

Official Spokesperson's response to media queries regarding the detention of Indian fishermen from Tamil Nadu by Sri Lankan authorities between 18-20 December 2021

December 21, 2021

18-20 ਦਸੰਬਰ, 2021 ਦਰਮਿਆਨ ਸ਼੍ਰੀਲੰਕਾਈ ਅਧਿਕਾਰੀਆਂ ਦੁਆਰਾ ਤਾਮਿਲਨਾਡੂ ਤੋਂ ਭਾਰਤੀ ਮਛੇਰਿਆਂ ਦੀ ਨਜ਼ਰਬੰਦੀ ਸਬੰਧੀ ਮੀਡੀਆ ਦੇ ਸਵਾਲਾਂ ਦਾ ਸਰਕਾਰੀ ਬੁਲਾਰੇ ਵੱਲੋਂ ਜਵਾਬ 21 ਦਸੰਬਰ, 2021

18-20 ਦਸੰਬਰ, 2021 ਦਰਮਿਆਨ ਸ਼੍ਰੀਲੰਕਾਈ ਅਧਿਕਾਰੀਆਂ ਦੁਆਰਾ ਤਾਮਿਲਨਾਡੂ ਤੋਂ ਭਾਰਤੀ ਮਛੇਰਿਆਂ ਨੂੰ ਹਿਰਾਸਤ ਵਿੱਚ ਲਏ ਜਾਣ ਸਬੰਧੀ ਮੀਡੀਆ ਦੇ ਸਵਾਲਾਂ ਦਾ ਜਵਾਬ ਦਿੰਦੇ ਹੋਏ ਸਰਕਾਰੀ ਬੁਲਾਰੇ ਸ਼੍ਰੀ ਅਰਿੰਦਮ ਬਾਗਚੀ ਨੇ ਕਿਹਾ:

1. ਅਸੀਂ 18-20 ਦਸੰਬਰ, 2021 ਦਰਮਿਆਨ ਸ਼੍ਰੀਲੰਕਾਈ ਅਧਿਕਾਰੀਆਂ ਦੁਆਰਾ ਤਾਮਿਲਨਾਡੂ ਨਾਲ ਸਬੰਧਤ ਭਾਰਤੀ ਮਛੇਰਿਆਂ ਨੂੰ ਹਿਰਾਸਤ ਵਿੱਚ ਲਏ ਜਾਣ ਬਾਰੇ ਚਿੰਤਤ ਹਾਂ। ਸਾਡੀ ਜਾਣਕਾਰੀ ਅਨੁਸਾਰ 68 ਮਛੇਰਿਆਂ ਅਤੇ 10 ਕਿਸ਼ਤੀਆਂ ਨੂੰ ਹਿਰਾਸਤ ਵਿੱਚ ਲਿਆ ਗਿਆ ਹੈ।
2. ਭਾਰਤੀ ਕੌਂਸਲੇਟ ਜਨਰਲ, ਜਾਫਨਾ ਦੇ ਅਧਿਕਾਰੀਆਂ ਨੇ ਨਜ਼ਰਬੰਦ ਮਛੇਰਿਆਂ ਨਾਲ ਮੁਲਾਕਾਤ ਕੀਤੀ ਹੈ ਅਤੇ ਉਨ੍ਹਾਂ ਨੂੰ ਹਰ ਲੋੜੀਂਦੀ ਸਹਾਇਤਾ ਪ੍ਰਦਾਨ ਕਰ ਰਹੇ ਹਨ। ਇਸ ਵਿੱਚ ਰਿਸ਼ਤੇਦਾਰਾਂ ਨੂੰ ਫੋਨ ਕਾਲਾਂ ਕਰਨ ਦੀ ਸਹੂਲਤ ਤੋਂ ਇਲਾਵਾ ਕੱਪੜੇ, ਸਾਬਣ, ਸਨੈਕਸ, ਜ਼ਰੂਰੀ ਸ਼ੁੱਕੀਆਂ ਚੀਜ਼ਾਂ ਅਤੇ ਮਾਸਕ ਸ਼ਾਮਲ ਹਨ। ਉਹ ਉਨ੍ਹਾਂ ਲਈ ਕਾਨੂੰਨੀ ਸਹਾਇਤਾ ਦਾ ਪ੍ਰਬੰਧ ਵੀ ਕਰ ਰਹੇ ਹਨ।
3. ਇੱਕ ਮਛੇਰਾ, ਜਿਸਦੀ ਤਬੀਅਤ ਠੀਕ ਨਹੀਂ ਸੀ, ਦੀ ਸਿਹਤ ਬਾਰੇ ਪੁੱਛ ਗਿੱਫ ਕਰਨ ਲਈ ਭਾਰਤੀ ਕੌਂਸਲਰ ਅਫਸਰ ਉਸਨੂੰ ਹਸਪਤਾਲ ਵਿਖੇ ਮਿਲਣ ਗਿਆ ਹੈ।
4. ਕੋਲੰਬੋ ਵਿੱਚ ਸਾਡੇ ਹਾਈ ਕਮਿਸ਼ਨ ਨੇ ਭਾਰਤੀ ਮਛੇਰਿਆਂ ਅਤੇ ਕਿਸ਼ਤੀਆਂ ਦੀ ਛੇਤੀ ਰਿਹਾਈ ਦਾ ਮੁੱਦਾ ਸ਼੍ਰੀਲੰਕਾ ਸਰਕਾਰ ਨਾਲ ਚੁੱਕਿਆ ਹੈ।
5. ਵਿਦੇਸ਼ ਮੰਤਰੀ ਨੂੰ ਇਸ ਮੁੱਦੇ ਬਾਰੇ ਵੱਖ-ਵੱਖ ਸਿਆਸੀ ਪਾਰਟੀਆਂ ਪਾਸੋਂ ਮੋਮੋਰੈਂਡਮ ਮਿਲੇ ਹਨ। ਇਸ ਬਾਰੇ ਤਾਮਿਲਨਾਡੂ ਦੇ ਮੁੱਖ ਮੰਤਰੀ ਨੇ ਵੀ ਉਨ੍ਹਾਂ ਨਾਲ ਮੁਲਾਕਾਤ ਕੀਤੀ ਸੀ। ਉਨ੍ਹਾਂ ਨੇ ਸਾਰਿਆਂ ਨੂੰ ਮੌਜੂਦਾ ਸਥਿਤੀ ਤੋਂ ਜਾਣੂ ਕਰਵਾਇਆ ਅਤੇ ਮਛੇਰਿਆਂ ਦੀ ਛੇਤੀ ਰਿਹਾਈ ਲਈ ਭਾਰਤ ਸਰਕਾਰ ਵੱਲੋਂ ਕੀਤੇ ਜਾ ਰਹੇ ਯਤਨਾਂ ਨੂੰ ਰੇਖਾਂਕਿਤ ਕੀਤਾ।

ਨਵੀਂ ਦਿੱਲੀ

21 ਦਸੰਬਰ, 2021

DISCLAIMER: This is an approximate translation. The original is available in English on MEA's website and may be referred to as the official press release.